

ਤੁਰੰਤ ਰਿਲੀਜ਼ ਲਈ

**ਸਿਟੀ ਉੱਭਰਦੀਆਂ ਪ੍ਰਤਿਭਾਵਾਂ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਸੰਗੀਤ ਫੈਸਟੀਵਲਾਂ ਵਿੱਚੋਂ
ਇੱਕ ਵਿੱਚ ਪ੍ਰਦਰਸ਼ਨ ਕਰਨ ਲਈ ਸੱਦਾ ਦੇ ਰਹੀ ਹੈ
*This is Brampton @ NXNE ਦਾ ਹਿੱਸਾ ਬਣੋ!***

ਬ੍ਰੈਂਪਟਨ, ਓਨਟਾਰੀਓ (6 ਮਾਰਚ, 2020) – ਬ੍ਰੈਂਪਟਨ ਵਿੱਚ ਸਾਰੇ ਹੋਣਹਾਰ ਸੰਗੀਤਕਾਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

ਸਿਟੀ ਸਥਾਨਕ ਪ੍ਰਤਿਭਾਵਾਨ ਕਲਾਕਾਰਾਂ ਨੂੰ 2020 ਦੇ ਨੈਰਥ ਬਾਇ ਨੋਰਥੀਸਟ (ਐਨ.ਐਕਸ.ਐਨ.ਈ.) (North by Northeast) (NXNE) ਫੈਸਟੀਵਲ ਦੇ *This is Brampton* ਵਿੱਚ ਪ੍ਰਦਰਸ਼ਨ ਕਰਨ ਵਾਸਤੇ ਅਰਜ਼ੀ ਦੇਣ ਲਈ ਸੱਦਾ ਦਿੰਦੀ ਹੈ। ਐਨ.ਐਕਸ.ਐਨ.ਈ. ਕਲੱਬ ਲੈਂਡ ਸੀਰੀਜ਼ (NXNE Club Land Series) ਦਾ ਹਿੱਸਾ, *This is Brampton @ NXNE*, ਦ ਡ੍ਰੇਕ ਹੋਟਲ (1150 ਕਵੀਨ ਸਟ੍ਰੀਟ ਵੈਸਟ, ਟੋਰੋਂਟੋ) (The Drake Hotel) (1150 Queen Street West, Toronto) ਵਿੱਚ ਬ੍ਰੈਂਪਟਨ ਦੇ ਪ੍ਰਸਿੱਧ ਸੰਗੀਤ ਰੰਗਮੰਚ ਦੀ ਆਯੋਜਿਤ ਪੇਸ਼ਕਾਰੀ ਹੈ, ਜੋ ਸ਼ੁੱਕਰਵਾਰ, 19 ਜੂਨ, 2020 ਨੂੰ ਹੋਵੇਗੀ।

ਸਫਲ ਬਿਨੈਕਾਰਾਂ ਨੂੰ ਉਹਨਾਂ ਦੇ ਪ੍ਰਦਰਸ਼ਨ ਲਈ ਭੁਗਤਾਨ ਕੀਤਾ ਜਾਵੇਗਾ, ਉਹਨਾਂ ਨੂੰ ਪ੍ਰਸਿੱਧ ਡ੍ਰੇਕ ਹੋਟਲ ਵਿਖੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ, ਐਨ.ਐਕਸ.ਐਨ.ਈ. ਦੀ ਮਾਰਕੀਟਿੰਗ ਸਮੱਗਰੀ ਵਿੱਚ ਮੁੱਖ ਸਥਾਨ ਦਿੱਤਾ ਜਾਵੇਗਾ ਅਤੇ ਸਾਰੇ ਐਨ.ਐਕਸ.ਐਨ.ਈ. ਕਿਊਰੇਟਰ ਸੀਰੀਜ਼ + ਇੰਟਰਐਕਟਿਵ ਸੈਸ਼ਨਾਂ (NXNE Curator Series + Interactive Sessions) ਦੇ ਪਾਸ ਮਿਲਣਗੇ।

ਸਾਰੀਆਂ ਸ਼ੈਲੀਆਂ ਦੇ ਸਥਾਨਕ ਸੰਗੀਤਕਾਰ ਅਤੇ ਬੈਂਡਸ, ਇਸ ਸ਼ਾਨਦਾਰ ਮੌਕੇ ਬਾਰੇ ਹੋਰ ਵੇਰਵਿਆਂ ਲਈ www.brampton.ca/NXNE ਤੇ ਜਾ ਸਕਦੇ ਹਨ। ਕਲਾਕਾਰਾਂ ਨੂੰ ਆਪਣੀਆਂ ਸੰਗੀਤ ਰਿਕਾਰਡਿੰਗਾਂ ਅਤੇ ਲਾਈਵ ਪ੍ਰਦਰਸ਼ਨਾਂ ਦੇ ਲਿੰਕ ਦੇਣੇ ਹੋਣਗੇ। ਬ੍ਰੈਂਪਟਨ ਦੇ ਕਲਾਕਾਰਾਂ ਅਤੇ ਇੰਡਸਟਰੀ ਦੇ ਮਾਹਰਾਂ ਦਾ ਇੱਕ ਪੈਨਲ ਪੇਸ਼ਕਾਰੀਆਂ ਦੀ ਸਮੀਖਿਆ ਕਰੇਗਾ ਅਤੇ ਪੰਜ ਤੱਕ ਸਫਲ ਉਮੀਦਵਾਰਾਂ ਦੀ ਚੋਣ ਕਰੇਗਾ। ਅਰਜ਼ੀ ਦੀ ਆਖਰੀ ਤਾਰੀਖ 31 ਮਾਰਚ ਹੈ। ਚੁਣੇ ਗਏ ਕਲਾਕਾਰਾਂ ਦੀ ਸੂਚੀ ਦੀ ਘੋਸ਼ਣਾ 20 ਅਪ੍ਰੈਲ ਨੂੰ ਕੀਤੀ ਜਾਵੇਗੀ।

ਐਨ.ਐਕਸ.ਐਨ.ਈ. ਕਲੱਬ ਲੈਂਡ ਸੀਰੀਜ਼ ਵਿੱਚ ਹਿੱਸਾ ਲੈਣ ਦਾ ਸਿਟੀ ਦਾ ਇਹ ਤੀਜਾ ਸਾਲ ਹੈ, ਜੋ ਕੈਨੇਡਾ ਦੇ ਟੋਪ ਸੰਗੀਤਕਾਰਾਂ, ਇੰਡਸਟਰੀ ਦੇ ਆਗੂਆਂ ਅਤੇ ਐਸੋਸੀਏਸ਼ਨਾਂ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। 2019 ਵਿੱਚ, *This is Brampton @ NXNE* ਨੇ ਬ੍ਰੈਂਪਟਨ ਦੇ ਕਲਾਕਾਰਾਂ ਜ਼ੇਨੇਸੋਲ (Zenesoul), ਕੇਈ ਮਿਊਜ਼ਿਕ (Kae Music), ਰੀਕੋ ਰੀਫ (Reeko Rieffe), ਨੋਇਜ਼ ਫੀਟ ਟ੍ਰੇਮੇਨ (Noyz Ft. Tremayne) ਅਤੇ ਸਕੋਟੀ IV (Scotty IV) ਦੇ ਪ੍ਰਦਰਸ਼ਨ ਪੇਸ਼ ਕੀਤੇ ਸਨ। 2020 ਵਿੱਚ, ਫੈਸਟੀਵਲ, ਟੋਰੋਂਟੋ ਦੇ ਸਭ ਤੋਂ ਵੱਡੇ ਸਮਾਰੋਹ ਸਥਾਨਾਂ ਵਿੱਚੋਂ ਕੁਝ ਵਿਖੇ 40 ਤੋਂ ਵੱਧ ਸ਼ੋ ਪੇਸ਼ ਕਰੇਗਾ।

This is Brampton @ NXNE ਬਾਰੇ ਹੋਰ ਜਾਣਕਾਰੀ ਲਈ www.brampton.ca/NXNE ਤੇ ਜਾਓ।

ਹਵਾਲੇ

“ਬ੍ਰੈਂਪਟਨ ਵਿੱਚ ਵਧਦਾ-ਫੁੱਲਦਾ ਕਲਾ ਅਤੇ ਸੱਭਿਆਚਾਰ ਰੰਗਮੰਚ ਹੈ। ਸਿਟੀ ਨੂੰ ਆਪਣੀ ਵੰਨ-ਸੁਵੰਨੀ ਪ੍ਰਤਿਭਾ ਦਾ ਸਮਰਥਨ ਕਰਨ ਤੇ ਮਾਣ ਹੈ। ਅਸੀਂ ਮੌਕਿਆਂ ਦਾ ਸ਼ਹਿਰ ਹਾਂ ਅਤੇ *This is Brampton @ NXNE* ਅਸਲ ਵਿੱਚ ਸਥਾਨਕ ਸੰਗੀਤਕਾਰਾਂ ਲਈ, ਕੈਨੇਡਾ ਦੇ ਪ੍ਰੀਮੀਅਰ ਸੰਗੀਤ ਫੈਸਟੀਵਲਾਂ ਵਿੱਚੋਂ ਇੱਕ ਵਿੱਚ ਪ੍ਰਦਰਸ਼ਨ ਕਰਨ ਦਾ ਸ਼ਾਨਦਾਰ ਮੌਕਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦਾ ਸੰਪੰਨ ਸੱਭਿਆਚਾਰਕ ਖੇਤਰ ਹੈ ਅਤੇ ਐਨ.ਐਕਸ.ਐਨ.ਈ. ਵਿੱਚ ਲਗਾਤਾਰ ਤੀਜੇ ਸਾਲ ਸਾਡੇ ਹੋਣਹਾਰ ਸਥਾਨਕ ਕਲਾਕਾਰਾਂ ਨੂੰ ਪੇਸ਼ ਕਰਨਾ ਬੇਹੱਦ ਖੁਸ਼ੀ ਦੀ ਗੱਲ ਹੈ। *This is Brampton* ਨੇ ਇਹ ਸਪਸ਼ਟ ਕਰਦੇ ਹੋਏ ਸਾਡੇ ਉੱਭਰਦੇ ਕਲਾਕਾਰਾਂ ਦੀ ਪ੍ਰਫਾਈਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ ਕਿ ਬ੍ਰੈਂਪਟਨ ਅਜਿਹੇ ਪ੍ਰਤਿਭਾਵਾਨ ਕਲਾਕਾਰਾਂ ਲਈ ਘਰ ਹੈ, ਜੋ ਨਾਈਟਲਾਈਫ ਵਿੱਚ ਜੋਸ਼ ਭਰਦੇ ਹਨ ਅਤੇ ਜਿਹਨਾਂ ਕਾਰਨ ਕੋਨਸਰਟਾਂ ਦੀਆਂ ਟਿਕਟਾਂ ਤੁਰੰਤ ਵਿਕ ਜਾਂਦੀਆਂ ਹਨ।”

- ਪਾਲੋ ਵਿਸੇਂਟ (Paul Vicente), ਰੀਜਨਲ ਕਾਉਂਸਲਰ ਵਾਰਡਸ 1 ਅਤੇ 5 ਅਤੇ ਵਾਈਸ ਚੇਅਰ ਆਫ ਇਕੋਨੋਮਿਕ ਡੈਵਲਪਮੈਂਟ ਐਂਡ ਕਲਚਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca